

ਫਾਈਲ ਕਰਨ ਬਾਰੇ ਤੁਹਾਨੂੰ ਕੀ ਜਾਣਨ ਦੀ ਲੋੜ ਹੈ ਡਰਾਈਵਰ ਦੇ ਅਧਿਕਾਰਾਂ ਲਈ ਸ਼ਿਕਾਇਤ (Driver Rights Complaint) ਫਾਰਮ

ਕੀ ਤੁਹਾਡੇ ਕੋਲ ਸਹੀ ਫਾਰਮ ਹੈ? ਹੇਠਾਂ ਬਾਰੇ ਸ਼ਿਕਾਇਤ ਦਾਇਰ ਕਰਨ ਲਈ ਇਸ ਫਾਰਮ ਦੀ ਵਰਤੋਂ ਕਰੋ:

- ਘੱਟੋ-ਘੱਟ ਮੁਆਵਜ਼ਾ ਅਦਾ ਨਹੀਂ ਕੀਤਾ ਗਿਆ।
- ਭੁਗਤਾਨ ਨਾ ਕੀਤੀ ਗਈ ਟਿੱਪ ਅਤੇ ਗਰੈਚੂਟੀ।
- ਬਿਨਾਂ ਇਜਾਜ਼ਤ ਦੇ ਤਨਖਾਹ ਤੋਂ ਪੈਸੇ ਕੱਟੇ ਗਏ।
- ਬਿਮਾਰੀ ਦੇ ਸਮੇਂ ਲਈ ਭੁਗਤਾਨ ਨੂੰ ਪ੍ਰਾਪਤ ਕਰਨ ਜਾਂ ਵਰਤਣ ਦੇ ਯੋਗ ਨਹੀਂ ਹੋਣਾ।
- ਬਿਮਾਰੀ ਦੇ ਸਮੇਂ ਲਈ ਭੁਗਤਾਨ ਦੀ ਅਦਾਇਗੀ ਨਹੀਂ ਕੀਤਾ ਜਾ ਰਹੀ ਹੈ।
- ਬਿਮਾਰੀ ਦੇ ਸਮੇਂ ਲਈ ਭੁਗਤਾਨ ਦੀ ਸੂਚਨਾ।
- ਟੋਲ, ਫੀਸਾਂ ਜਾਂ ਸਰਚਾਰਜ ਲਈ ਕੋਈ ਪ੍ਰਤਿਪੂਰਤੀ ਨਹੀਂ।
- ਅਧਿਕਾਰਾਂ ਬਾਰੇ ਨੋਟਿਸ।
- ਮੇਰੀ ਪਸੰਦੀਦਾ ਭਾਸ਼ਾ ਵਿੱਚ ਅਧਿਕਾਰਾਂ ਦੇ ਨੋਟਿਸ।
- ਡਰਾਈਵਰ ਰਸੀਦਾਂ।
- ਹਫ਼ਤਾਵਾਰੀ ਯਾਤਰਾ ਦੇ ਨੋਟਿਸ।
- ਰਾਈਡਸ਼ੇਅਰ (Rideshare) ਕੰਪਨੀ ਨੇ ਮੇਰੇ ਵਿਰੁੱਧ ਬਦਲੇ ਦੀ ਕਾਰਵਾਈ ਕੀਤੀ।
- ਹੋਰ - ਕਿਰਪਾ ਕਰਕੇ ਸੈਕਸ਼ਨ C ਵਿੱਚ ਵੇਰਵਾ ਦਿਓ।

ਜੇਕਰ ਤੁਹਾਡੀ ਸ਼ਿਕਾਇਤ ਕਿਸੇ ਹੋਰ ਗੱਲ ਬਾਰੇ ਹੈ, ਤਾਂ ਕਿਹੜੇ ਫਾਰਮ ਨੂੰ ਭਰਨਾ ਹੈ, ਇਸ ਬਾਰੇ ਸ਼ਿਕਾਇਤ ਗਾਈਡ ਦੇਖੋ।

ਵਾਸ਼ਿੰਗਟਨ ਵਿੱਚ, ਇਮੀਗ੍ਰੇਸ਼ਨ ਸਥਿਤੀ ਦੀ ਪਰਵਾਹ ਕੀਤੇ ਬਗੈਰ, ਸਾਰੇ ਰਾਈਡਸ਼ੇਅਰ (rideshare) ਡਰਾਈਵਰਾਂ ਕੋਲ ਡਰਾਈਵਰ ਦੇ ਅਧਿਕਾਰਾਂ ਲਈ ਸ਼ਿਕਾਇਤ (Driver Rights Complaint) ਦਾਇਰ ਕਰਨ ਦਾ ਕਾਨੂੰਨੀ ਅਧਿਕਾਰ ਹੈ। ਅਸੀਂ 1 ਜਨਵਰੀ, 2023 ਤੋਂ, ਤੁਹਾਨੂੰ ਭੁਗਤਾਨ ਕੀਤੇ ਜਾਣ ਦੀ ਤਾਰੀਖ ਤੋਂ 3 ਸਾਲਾਂ ਦੇ ਵਿੱਚਕਾਰ ਮੁਆਵਜ਼ੇ ਦੀਆਂ ਸ਼ਿਕਾਇਤਾਂ ਦੀ ਜਾਂਚ ਕਰ ਸਕਦੇ ਹਾਂ। www.Lni.wa.gov/TNCDrivers 'ਤੇ ਆਪਣੇ ਅਧਿਕਾਰਾਂ ਬਾਰੇ ਹੋਰ ਜਾਣੋ।

ਇਸ ਫਾਰਮ ਨੂੰ ਭਰਨ ਵਾਸਤੇ ਸੁਝਾਅ:

- ਕੋਈ ਵੀ ਸਵਾਲ ਨਾ ਛੱਡਣ ਦੀ ਕੋਸ਼ਿਸ਼ ਕਰੋ। ਫਾਰਮ ਨੂੰ ਸਪਸ਼ਟ ਅਤੇ ਪੂਰੀ ਤਰ੍ਹਾਂ ਭਰੋ। ਤੁਸੀਂ ਸਾਨੂੰ ਜਿੰਨੀ ਜ਼ਿਆਦਾ ਜਾਣਕਾਰੀ ਦੇ ਸਕਦੇ ਹੋ, ਅਸੀਂ ਤੁਹਾਡੀ ਮਦਦ ਓਨੀ ਹੀ ਤੇਜ਼ੀ ਨਾਲ ਕਰ ਸਕਦੇ ਹਾਂ।
- ਆਪਣੀ ਸ਼ਿਕਾਇਤ ਦਾ ਸਮਰਥਨ ਕਰਨ ਲਈ, ਜੇ ਵੀ ਦਸਤਾਵੇਜ਼ ਤੁਹਾਡੇ ਕੋਲ ਹੋਣ, ਉਹ ਸਾਨੂੰ ਭੇਜੋ। ਉਦਾਹਰਨਾਂ ਵਿੱਚ ਸ਼ਾਮਲ ਹਨ: ਤਨਖਾਹ ਸਟੇਟਮੈਂਟਾਂ ਦੀਆਂ ਕਾਪੀਆਂ, ਰਸੀਦਾਂ, ਦਸਤਖਤ ਕੀਤੇ ਇਕਰਾਰਨਾਮੇ, ਰਾਈਡਸ਼ੇਅਰ (rideshare) ਕੰਪਨੀ ਨਾਲ ਹੋਏ ਕੋਈ ਵੀ ਸੰਚਾਰ, ਜਾਂ ਇੱਥੋਂ ਤੱਕ ਕਿ ਯਾਤਰੀ ਸਵਾਰੀ ਦੀਆਂ ਤੁਹਾਡੀ ਨਿੱਜੀ ਰਿਕਾਰਡ ਸੂਚੀ।

ਤੁਹਾਡੇ ਦੁਆਰਾ ਸ਼ਿਕਾਇਤ ਦਾਇਰ ਕਰਨ ਤੋਂ ਬਾਅਦ, ਅਸੀਂ ਇਹ ਕਰਾਂਗੇ:

- ਤੁਹਾਨੂੰ ਇਹ ਦੱਸਣ ਲਈ ਤੁਹਾਡੇ ਨਾਲ ਸੰਪਰਕ ਕਰਾਂਗੇ ਕਿ ਸਾਨੂੰ ਤੁਹਾਡੀ ਸ਼ਿਕਾਇਤ ਮਿਲ ਗਈ ਹੈ। ਜਾਂਚ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਤੁਹਾਡੇ ਤੋਂ ਹੋਰ ਜਾਣਕਾਰੀ ਮੰਗ ਸਕਦੇ ਹਾਂ।
- ਰਾਈਡਸ਼ੇਅਰ (rideshare) ਕੰਪਨੀ ਨਾਲ ਸੰਪਰਕ ਕਰਾਂਗੇ। L&I, ਰਾਈਡਸ਼ੇਅਰ (rideshare) ਕੰਪਨੀ ਨੂੰ ਦੱਸੇਗਾ ਕਿ ਤੁਸੀਂ ਡਰਾਈਵਰ ਦੇ ਅਧਿਕਾਰਾਂ ਲਈ ਸ਼ਿਕਾਇਤ (Driver Rights Complaint) ਦਾਇਰ ਕਰਵਾਈ ਹੈ ਅਤੇ ਤੁਹਾਡੀ ਸ਼ਿਕਾਇਤ ਦੀ ਇੱਕ ਕਾਪੀ ਭੇਜਾਂਗੇ। ਸ਼ਿਕਾਇਤਾਂ ਦੀ ਜਾਂਚ ਕਰਦੇ ਸਮੇਂ, ਰਾਈਡਸ਼ੇਅਰ (rideshare) ਕੰਪਨੀਆਂ ਨੂੰ ਆਪਣੀ ਟਾਈਮਕੀਪਿੰਗ ਅਤੇ ਭੁਗਤਾਨ ਦੇ ਰਿਕਾਰਡ ਨੂੰ ਪ੍ਰਗਟ ਜ਼ਰੂਰ ਕਰਨਾ ਹੋਵੇਗਾ ਤਾਂ ਜੋ ਅਸੀਂ ਇਹ ਨਿਰਧਾਰਤ ਕਰ ਸਕੀਏ ਕਿ ਕੀ ਬਿਮਾਰੀ ਦੇ ਸਮੇਂ ਲਈ ਮੁਆਵਜ਼ਾ/ਭੁਗਤਾਨ ਦਾ ਬਕਾਇਆ ਹੈ ਜਾਂ ਨਹੀਂ। ਡਰਾਈਵਰ ਦੇ ਅਧਿਕਾਰਾਂ ਲਈ ਸ਼ਿਕਾਇਤਾਂ (Driver Rights Complaints) ਜਨਤਕ ਖੁਲਾਸੇ ਦੇ ਅਧੀਨ ਹਨ।
- ਤੁਹਾਡੀ ਸ਼ਿਕਾਇਤ ਦੀ ਜਾਂਚ ਕਰਾਂਗੇ। ਅਸੀਂ 60 ਦਿਨਾਂ (ਬਦਲੇ ਦੀ ਕਾਰਵਾਈ ਦੀਆਂ ਸ਼ਿਕਾਇਤਾਂ ਲਈ 90 ਦਿਨ) ਦੇ ਵਿੱਚਕਾਰ ਫੈਸਲਾ ਲਵਾਂਗੇ ਜਾਂ ਜੇਕਰ ਸਾਨੂੰ ਜਾਂਚ ਲਈ ਹੋਰ ਸਮੇਂ ਦੀ ਲੋੜ ਹੈ ਤਾਂ ਤੁਹਾਨੂੰ ਸੂਚਿਤ ਕਰਾਂਗੇ।

ਉਹ ਸ਼ਿਕਾਇਤਾਂ ਜਿਨ੍ਹਾਂ ਵਿੱਚ ਅਸੀਂ ਮਦਦ ਨਹੀਂ ਕਰ ਸਕਦੇ:

- ਤੁਸੀਂ ਜਿਸ ਮੁਆਵਜ਼ੇ ਜਾਂ ਹੋਰ ਦੋਸ਼ਾਂ ਲਈ ਦਾਅਵਾ ਕਰ ਰਹੇ ਹੋ, ਉਹ ਕਾਨੂੰਨ ਲਾਗੂ ਹੋਣ ਦੀ ਤਾਰੀਖ (1 ਜਨਵਰੀ, 2023) ਤੋਂ ਪਹਿਲਾਂ ਜਾਂ 3 ਸਾਲ ਤੋਂ ਵੱਧ ਪਹਿਲਾਂ ਸਮੇਂ ਦੇ ਹਨ।
- ਯਾਤਰੀ ਦੀ ਸਵਾਰੀ ਪੂਰੀ ਤਰ੍ਹਾਂ ਵਾਸ਼ਿੰਗਟਨ ਤੋਂ ਬਾਹਰ ਦੀ ਹੈ।

ਜੇਕਰ ਤੁਹਾਡੀ ਸ਼ਿਕਾਇਤ ਵਿੱਚ ਕਿਸੇ ਵਕੀਲ ਜਾਂ ਐਡਵੋਕੇਟ ਦੁਆਰਾ ਤੁਹਾਡੀ ਮਦਦ ਕੀਤੀ ਜਾ ਰਹੀ ਹੈ, ਤਾਂ ਕਿਰਪਾ ਕਰਕੇ ਜਾਂਚ ਏਜੰਟ ਨੂੰ ਇਸ ਬਾਰੇ ਸੂਚਿਤ ਕਰੋ।

ਫਾਰਮ ਲਈ ਅਗਲੇ ਭੁਗਤਾਨ 'ਤੇ ਜਾਰੀ ਰੱਖੋ

For L&I Use Only
(ਕੇਵਲ L&I ਦੀ ਵਰਤੋਂ ਲਈ)
Complaint #



ਡਰਾਈਵਰ ਦੇ ਅਧਿਕਾਰਾਂ ਲਈ ਸ਼ਿਕਾਇਤ (Driver Rights Complaint) ਫਾਰਮ

ਰੁਜ਼ਗਾਰ ਦੇ ਮਿਆਰ

360-902-5316 ਜਾਂ 1-866-219-7321

ਸੈਕਸ਼ਨ A - ਮੇਰੀ ਜਾਣਕਾਰੀ

ਪਸੰਦੀਦਾ ਭਾਸ਼ਾ:				
<input type="checkbox"/> ਅੰਗ੍ਰੇਜ਼ੀ	<input type="checkbox"/> ਅਮਰੀਕੀ	<input type="checkbox"/> ਅਰਬੀ	<input type="checkbox"/> ਚੀਨੀ ਸਰਲ	<input type="checkbox"/> ਚੀਨੀ ਪਰੰਪਰਾਗਤ
<input type="checkbox"/> ਦਾਰੀ	<input type="checkbox"/> ਫ੍ਰੈਂਚ	<input type="checkbox"/> ਹਿੰਦੀ	<input type="checkbox"/> ਓਰੇਮੋ	<input type="checkbox"/> ਪੰਜਾਬੀ
<input type="checkbox"/> ਰੂਸੀ	<input type="checkbox"/> ਸੇਮਾਲੀ	<input type="checkbox"/> ਸੇਨਿਕੇ	<input type="checkbox"/> ਸਪੈਨਿਸ਼	<input type="checkbox"/> ਟਾਈਗਰਿਨਿਆ
<input type="checkbox"/> ਵਿਅਤਨਾਮੀ	<input type="checkbox"/> ਹੋਰ:			
ਨਾਂ (ਜੇ ਤੁਹਾਡੀ ID 'ਤੇ ਪ੍ਰਤੀਤ ਹੁੰਦਾ ਹੈ - ਫਰਮ ਵਿਚਕਾਰਲਾ ਅੰਤਮ ਨਾਂ)				
ਡਾਕ ਪਤਾ	ਸ਼ਹਿਰ		ਸਟੇਟ	ਜ਼ਿਪ ਕੋਡ
ਫੋਨ ਨੰਬਰ	ਈਮੇਲ ਪਤਾ			
ਸੈਕੰਡਰੀ ਸੰਪਰਕ		ਸੈਕੰਡਰੀ ਸੰਪਰਕ ਫੋਨ ਨੰਬਰ		

ਸੈਕਸ਼ਨ B - ਰਾਈਡਸ਼ੇਅਰ (Rideshare) ਕੰਪਨੀ

ਕੰਪਨੀ ਦਾ ਨਾਂ

ਸੈਕਸ਼ਨ C - ਤੁਹਾਡੀ ਸ਼ਿਕਾਇਤ ਦਾ ਸਮਰਥਨ ਕਰਨ ਵਾਲੇ ਵੇਰਵੇ

ਉਹ ਤਾਰੀਖ ਜਦੋਂ ਤੁਸੀਂ ਇਸ ਕੰਪਨੀ ਵਾਸਤੇ ਗੱਡੀ ਚਲਾਉਣੀ ਸ਼ੁਰੂ ਕੀਤੀ	ਤੁਸੀਂ ਪਿਛਲੀ ਵਾਰ ਇਸ ਕੰਪਨੀ ਲਈ ਕਦੋਂ ਗੱਡੀ ਚਲਾਈ ਸੀ?
ਮੇਰੀ ਸ਼ਿਕਾਇਤ ਹੇਠਾਂ ਦਿੱਤੀ ਸਮਾਂ ਅਵਧੀ ਲਈ ਹੈ	
ਸ਼ੁਰੂਆਤੀ ਤਾਰੀਖ:	ਸਮਾਪਤੀ ਦੀ ਤਾਰੀਖ:

ਲਾਗੂ ਸਾਰਿਆਂ 'ਤੇ ਨਿਸ਼ਾਨ ਲਾਓ:

<input type="checkbox"/> ਘੱਟੋ-ਘੱਟ ਮੁਆਵਜ਼ਾ ਅਦਾ ਨਹੀਂ ਕੀਤਾ ਗਿਆ	<input type="checkbox"/> ਅਣ-ਅਧਿਕਾਰਿਤ ਕਟੌਤੀਆਂ	<input type="checkbox"/> ਹਫ਼ਤਾਵਾਰੀ ਯਾਤਰਾ ਨੋਟਿਸ ਗੁੰਮ/ਗਲਤ/ਅਧੂਰੇ ਹਨ
<input type="checkbox"/> ਭੁਗਤਾਨ ਨਾ ਕੀਤੀ ਗਈ ਟਿੱਪ/ਗਰੈਜੂਟੀ	<input type="checkbox"/> ਬਿਮਾਰੀ ਦੇ ਸਮੇਂ ਲਈ ਭੁਗਤਾਨ	<input type="checkbox"/> ਬਿਮਾਰੀ ਦੇ ਸਮੇਂ ਲਈ ਭੁਗਤਾਨ ਦੀ ਸੂਚਨਾ ਪ੍ਰਾਪਤ ਨਹੀਂ ਹੋਈ
<input type="checkbox"/> ਟੋਲ, ਫੀਸਾਂ ਜਾਂ ਸਰਚਾਰਜ ਲਈ ਕੋਈ ਪ੍ਰਤਿਪੂਰਤੀ ਨਹੀਂ।	<input type="checkbox"/> ਕੰਪਨੀ ਨੇ ਅਧਿਕਾਰਾਂ ਦਾ ਨੋਟਿਸ ਨਹੀਂ ਪ੍ਰਦਾਨ ਕੀਤਾ ਜਾਂ ਪਸੰਦੀਦਾ ਭਾਸ਼ਾ ਵਿੱਚ ਪ੍ਰਾਪਤ ਨਹੀਂ ਹੋਇਆ	<input type="checkbox"/> ਬਦਲੇ ਦੀ ਕਾਰਵਾਈ
<input type="checkbox"/> ਇਲੈਕਟ੍ਰਾਨਿਕ ਰਸੀਦ ਗੁੰਮ/ਗਲਤ/ਅਧੂਰੀ ਹੈ	<input type="checkbox"/> ਹੋਰ:	

ਤੁਹਾਡੀ ਸ਼ਿਕਾਇਤ 'ਤੇ ਕਾਰਵਾਈ ਕਰਨ ਲਈ ਲੋੜੀਂਦੀ ਜਾਣਕਾਰੀ।

ਤੁਸੀਂ ਜਿੰਨੇ ਜ਼ਿਆਦਾ ਸਵਾਲਾਂ ਦੇ ਜਵਾਬ ਦੇ ਸਕਦੇ ਹੋ, ਅਸੀਂ ਤੁਹਾਡੀ ਸ਼ਿਕਾਇਤ 'ਤੇ ਓਨੀ ਹੀ ਤੇਜ਼ੀ ਨਾਲ ਕਾਰਵਾਈ ਕਰ ਸਕਦੇ ਹਾਂ।

ਬਿਮਾਰੀ ਦੇ ਸਮੇਂ ਲਈ ਮੁਆਵਜ਼ਾ/ਭੁਗਤਾਨ ਦਾ ਬਕਾਇਆ \$	ਘੱਟੋ:	# ਇਸ ਮਿਆਦ ਵਿੱਚ ਰਿਕਾਰਡ ਕੀਤੇ ਯਾਤਰੀ ਪਲੇਟਫਾਰਮ ਘੱਟੋ?
---	-------	---

ਅਗਲੇ ਪੇਜ 'ਤੇ ਜਾਰੀ ਰੱਖੋ

ਤੁਹਾਨੂੰ ਕਿੰਨੀ ਵਾਰ ਭੁਗਤਾਨ ਕੀਤਾ ਜਾਂਦਾ ਹੈ? <input type="checkbox"/> ਰੁਜ਼ਾਨਾ <input type="checkbox"/> ਹਫ਼ਤਾਵਾਰੀ <input type="checkbox"/> ਹਰ ਦੋ ਹਫ਼ਤੇ 'ਤੇ	
ਤੁਸੀਂ ਜਿਸ ਮੁਆਵਜ਼ੇ/ਬਿਮਾਰੀ ਦੇ ਸਮੇਂ ਲਈ ਦਾਅਵਾ ਕਰ ਰਹੇ ਹੋ, ਉਸ ਲਈ ਨਿਯਤ ਭੁਗਤਾਨ ਦਿਨ ਕੀ ਸਨ?	ਕੀ ਤੁਹਾਨੂੰ ਤਨਖਾਹ ਦੀ ਸਟੈਟਮੈਂਟ ਪ੍ਰਾਪਤ ਹੁੰਦੀ ਹੈ? <input type="checkbox"/> ਹਾਂ <input type="checkbox"/> ਨਹੀਂ <input type="checkbox"/> ਪਤਾ ਨਹੀਂ
ਕੀ ਤੁਸੀਂ ਰਾਈਡਸ਼ੇਅਰ (rideshare) ਕੰਪਨੀ ਤੋਂ ਆਪਣੇ ਮੁਆਵਜ਼ੇ / ਬਿਮਾਰੀ ਦੇ ਸਮੇਂ ਦੀ ਮੰਗ ਕੀਤੀ ਹੈ, ਪਰ ਇਨਕਾਰ ਕਰ ਦਿੱਤਾ ਗਿਆ ਸੀ? <input type="checkbox"/> ਹਾਂ <input type="checkbox"/> ਨਹੀਂ <input type="checkbox"/> ਪਤਾ ਨਹੀਂ	ਜੇਕਰ "ਹਾਂ", ਤਾਂ ਤੁਸੀਂ ਕਿਹੜੀਆਂ ਤਾਰੀਖਾਂ ਨੂੰ ਪੁੱਛਿਆ ਸੀ?
ਜੇਕਰ ਤੁਹਾਡੇ ਕੋਲ ਰਾਈਡਸ਼ੇਅਰ (rideshare) ਕੰਪਨੀ ਦਾ ਕੋਈ ਧਨ ਬਕਾਇਆ ਹੈ ਜਾਂ ਉਹਨਾਂ ਦੀ ਕੋਈ ਸੰਪਤੀ ਹੈ? <input type="checkbox"/> ਹਾਂ <input type="checkbox"/> ਨਹੀਂ <input type="checkbox"/> ਪਤਾ ਨਹੀਂ	ਜੇਕਰ ਧਨ ਹੈ, ਤਾਂ ਕਿੰਨਾ ਹੈ? \$
ਜੇਕਰ ਤੁਹਾਡੇ ਕੋਲ ਰਾਈਡਸ਼ੇਅਰ (rideshare) ਕੰਪਨੀ ਦਾ ਕੋਈ ਧਨ ਬਕਾਇਆ ਹੈ ਜਾਂ ਉਹਨਾਂ ਦੀ ਸੰਪਤੀ ਹੈ, ਤਾਂ ਕਿਰਪਾ ਕਰਕੇ ਵਰਣਨ ਕਰੋ। ਜੇਕਰ ਤੁਹਾਡੇ ਕੋਲ ਕੋਈ ਲਿਖਤੀ ਇਕਰਾਰਨਾਮਾ ਸੀ, ਤਾਂ L&I ਨੂੰ ਇੱਕ ਕਾਪੀ ਦੀ ਲੋੜ ਹੋਵੇਗੀ।	
ਕੀ ਤੁਹਾਨੂੰ ਅੰਸ਼ਕ ਭੁਗਤਾਨ ਪ੍ਰਾਪਤ ਹੋਇਆ ਹੈ? <input type="checkbox"/> ਹਾਂ <input type="checkbox"/> ਨਹੀਂ <input type="checkbox"/> ਪਤਾ ਨਹੀਂ	ਕੀ ਹੋਰ ਡਰਾਈਵਰਾਂ ਨੂੰ ਵੀ ਭੁਗਤਾਨ ਨਹੀਂ ਕੀਤਾ ਗਿਆ ਸੀ? <input type="checkbox"/> ਹਾਂ <input type="checkbox"/> ਨਹੀਂ <input type="checkbox"/> ਪਤਾ ਨਹੀਂ
ਸਾਨੂੰ ਵਿਸਥਾਰ ਵਿੱਚ ਦੱਸੋ ਕਿ ਇਹ ਸ਼ਿਕਾਇਤ ਕਿਉਂ ਦਾਇਰ ਕੀਤੀ ਜਾ ਰਹੀ ਹੈ ਅਤੇ ਰਾਈਡਸ਼ੇਅਰ (rideshare) ਕੰਪਨੀ ਨੇ ਭੁਗਤਾਨ ਨਾ ਕਰਨ ਦਾ ਕੀ ਕਾਰਨ ਦਿੱਤਾ ਹੈ। ਜੇਕਰ ਤੁਹਾਨੂੰ ਹੋਰ ਥਾਂ ਦੀ ਲੋੜ ਹੈ ਤਾਂ ਤੁਸੀਂ ਵਾਧੂ ਸ਼ੀਟਾਂ ਨੱਥੀ ਕਰ ਸਕਦੇ ਹੋ।	
ਆਪਣੀ ਸ਼ਿਕਾਇਤ ਦਾ ਸਮਰਥਨ ਕਰਨ ਲਈ ਤੁਸੀਂ ਕਿਹੜੇ ਸੰਬੰਧਿਤ ਰਿਕਾਰਡ ਪ੍ਰਦਾਨ ਕਰਨ ਵਿੱਚ ਸਮਰੱਥ ਹੋ? ਤੁਸੀਂ ਜਾਂ ਤਾਂ ਆਪਣੇ ਰਿਕਾਰਡ ਦੀਆਂ ਕਾਪੀਆਂ ਨੱਥੀ ਕਰ ਸਕਦੇ ਹੋ ਜਾਂ ਉਹਨਾਂ ਨੂੰ ਬਾਅਦ ਵਿੱਚ L&I ਕੋਲ ਜਮ੍ਹਾਂ ਕਰਾ ਸਕਦੇ ਹੋ। <input type="checkbox"/> ਰਾਈਡਸ਼ੇਅਰ (Rideshare) ਕੰਪਨੀ ਦੀ ਬਿਮਾਰੀ <input type="checkbox"/> ਕਟੌਤੀਆਂ ਦਾ ਲਿਖਤ ਅਧਿਕਾਰ <input type="checkbox"/> ਡਰਾਈਵਰ ਰਸੀਦਾਂ ਦੇ ਸਮੇਂ ਲਈ ਭੁਗਤਾਨ ਬਾਰੇ ਨੀਤੀ <input type="checkbox"/> ਹਫ਼ਤਾਵਾਰੀ ਯਾਤਰਾ ਦੇ ਨੋਟਿਸ <input type="checkbox"/> ਯਾਤਰਾ ਦੇ ਨਿੱਜੀ ਰਿਕਾਰਡ <input type="checkbox"/> ਹੋਰ:	

ਸੈਕਸ਼ਨ D – ਦਸਤਖਤ

- ਇਸ ਫਾਰਮ ਨੂੰ ਜਮ੍ਹਾਂ ਕਰਕੇ, ਮੈਂ ਪੁਸ਼ਟੀ ਕਰ ਰਿਹਾ ਹਾਂ ਕਿ ਪ੍ਰਦਾਨ ਕੀਤੀ ਗਈ ਜਾਣਕਾਰੀ ਸਹੀ ਅਤੇ ਸੱਚੀ ਹੈ। ਮੈਂ, ਆਪਣੇ ਨਿਰਧਾਰਤ ਜਾਂਚਕਰਤਾ ਨਾਲ ਸਹਿਯੋਗ ਕਰਨ ਅਤੇ ਸੰਚਾਰ ਕਰਨ ਲਈ ਵੀ ਸਹਿਮਤ ਹਾਂ। ਇਸ ਫਾਰਮ 'ਤੇ ਮੇਰਾ ਨਾਂ ਹੀ ਮੇਰੇ ਦਸਤਖਤ ਹਨ।

ਦਸਤਖਤ (ਪ੍ਰਿੰਟ ਜਾਂ ਟਾਈਪ)

ਤਾਰੀਖ

ਅਗਲਾ ਪੜਾਅ:

- ਫਾਰਮ ਦੀ ਸਮੀਖਿਆ ਕਰੋ ਅਤੇ ਪ੍ਰਿੰਟ ਕਰੋ। ਯਕੀਨੀ ਬਣਾਓ ਕਿ ਜਾਣਕਾਰੀ ਜਿੰਨੀ ਸੰਭਵ ਹੋ ਸਕੇ ਪੂਰੀ ਅਤੇ ਸਹੀ ਹੈ। ਇੱਕ ਕਾਪੀ ਆਪਣੇ ਕੋਲ ਰੱਖੋ।
- ਆਪਣਾ ਫਾਰਮ ਜਮ੍ਹਾਂ ਕਰਨਾ - ਤੁਸੀਂ ਆਪਣੇ ਫਾਰਮ ਨੂੰ ਆਪਣੇ ਸਥਾਨਕ L&I ਦਫ਼ਤਰ ਕੋਲ ਜਮ੍ਹਾਂ ਕਰਾ ਸਕਦੇ ਹੋ ਜਾਂ ਡਾਕ ਰਾਹੀਂ ਭੇਜ ਸਕਦੇ ਹੋ। ਕੀ ਆਪਣੇ ਸਥਾਨਕ ਦਫ਼ਤਰ ਨੂੰ ਲੱਭਣ ਵਿੱਚ ਮਦਦ ਦੀ ਲੋੜ ਹੈ? www.Lni.wa.gov/Offices 'ਤੇ ਜਾਓ